

ੴ ਸਤਿਗੁਰ ਪ੍ਰਸਾਦਿ ।  
ਸ੍ਰੀ ਵਾਹਗੁਰੂ ਜੀ ਕੀ ਫਤਹਿ ।

ਜਾਪੁ

ਸ੍ਰੀ ਮੁਖਵਾਕ ਪਾਤਿਸਾਹੀ ਦਸਵੀਂ ੧੦

ੜ ਪ੍ਰਸਾਦਿ

ਛਪੈ ਛੰਦ

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।  
ਰੂਪ ਰੰਗ ਅਰੁ ਰੇਖ ਭੇਖ ਕੇਉ ਕਹਿ ਨ ਸਕਤ ਕਿਹ ।  
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿੰਜੈ ।  
ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ।  
ਤ੍ਰਿਭਵਣ ਮਹੀਪ ਸੂਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ।  
ੜ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥

ਭੁਜੰਗ ਪ੍ਰਯਾਤ ਛੰਦ

ਨਮਸਤੰ ਅਕਾਲੇ । ਨਮਸਤੰ ਕ੍ਰਿਪਾਲੇ ।  
ਨਮਸਤੰ ਅਰੂਪੇ । ਨਮਸਤੰ ਅਨੂਪੇ ॥੨॥  
ਨਮਸਤੰ ਅਭੇਖੇ । ਨਮਸਤੰ ਅਲੇਖੇ ।  
ਨਮਸਤੰ ਅਕਾਏ । ਨਮਸਤੰ ਅਜਾਏ ॥੩॥  
ਨਮਸਤੰ ਅਗੰਜੇ । ਨਮਸਤੰ ਅੰਭੰਜੇ ।  
ਨਮਸਤੰ ਅਨਾਮੇ । ਨਮਸਤੰ ਅਠਾਮੇ ॥੪॥  
ਨਮਸਤੰ ਅਕਰਮੰ । ਨਮਸਤੰ ਅਧਰਮੰ ।  
ਨਮਸਤੰ ਅਨਾਮੰ । ਨਮਸਤੰ ਅਧਾਮੰ ॥੫॥  
ਨਮਸਤੰ ਅਜੀਤੇ । ਨਮਸਤੰ ਅਭੀਤੇ ।  
ਨਮਸਤੰ ਅਬਾਹੇ । ਨਮਸਤੰ ਅਚਾਹੇ ॥੬॥  
ਨਮਸਤੰ ਅਨੀਲੇ । ਨਮਸਤੰ ਅਠਾਦੇ ।  
ਨਮਸਤੰ ਅਛੇਦੇ । ਨਮਸਤੰ ਅਗਾਧੇ ॥੭॥  
ਨਮਸਤੰ ਅਗੰਜੇ । ਨਮਸਤੰ ਅੰਭੰਜੇ ।  
ਨਮਸਤੰ ਉਦਾਰੇ । ਨਮਸਤੰ ਅਪਾਰੇ ॥੮॥

*One Oankar*

Realized through the grace of the True Preceptor.

Victory be to the Wondrous Lord !

**JAPU**

Glorious Oration of the Tenth Master

*Chhapai Chhand*

*With Thy Grace*

You have no specific physical appearance, nor you have any *varna*, caste or sub-caste. Nobody can describe your features, complexion, your outlines or your garb. Eternal being, Self-Effulgent Possessor of infinite powers—this is how you are addressed. You are the supreme among the millions of Indras, the God of gods, and the Ruler of rulers. The Ruler of three worlds, you are called *neti neti*—this is not He, this is not He, by the gods, humans and demons as well as by every leaf of grass in the forest : they all acknowledge your infinity. Who can express all of your names, and that is why the wise men have described only your functional names ॥1॥

*Bhujang Prayat Chhand*

Salutation to the One beyond Time; Salutation to the Mercy-incarnate; Salutation to the formless; [and] Salutation to the Incomparable ॥ 2 ॥

Salutation to the One without a specific garb; Salutation to the Inexpressible; Salutation to the Bodiless; [and] Salutation to the ever unborn ॥ 3 ॥

Salutation to the One Indestructible; Salutation to the indivisible; Salutation to the Nameless [and] Salutation to the One who dwells not at a specified place ॥ 4 ॥

Salutation to the One beyond all actions; Salutation to the One who is beyond all religions; Salutation to the Nameless; [and] Salutation to the One who belongs to no specific religious place ॥ 5 ॥

Salutation to the One Invincible; Salutation to the Fearless; Salutation to the Eternal One; Salutation to the Indestructible ॥ 6 ॥

Salutation to the One Resplendent without colour; Salutation to the Primal One; Salutation to the Impenetrable; (and) Salutation to the Unfathomable ॥ 7 ॥

Salutation to the One Indestructible; Salutation to the Indivisible; Salutation to the Generous; [and] Salutation to the Infinite ॥ 8 ॥

ਨਮਸਤੰ ਸੁ ਏਕੈ । ਨਮਸਤੰ ਅਨੇਕੇ ।  
 ਨਮਸਤੰ ਅਭੂਤੇ । ਨਮਸਤੰ ਅਜੂਪੇ ॥੯॥  
 ਨਮਸਤੰ ਨਿਕਰਮੇ । ਨਮਸਤੰ ਨਿਭਰਮੇ ।  
 ਨਮਸਤੰ ਨਿਦੇਸੇ । ਨਮਸਤੰ ਨਿਭੇਸੇ ॥੧੦॥  
 ਨਮਸਤੰ ਨਿਨਾਮੇ । ਨਮਸਤੰ ਨਿਕਾਮੇ ।  
 ਨਮਸਤੰ ਨਿਧਾਤੇ । ਨਮਸਤੰ ਨਿਘਾਤੇ ॥੧੧॥  
 ਨਮਸਤੰ ਨਿਧੂਤੇ । ਨਮਸਤੰ ਅਭੂਤੇ ।  
 ਨਮਸਤੰ ਅਲੋਕੇ । ਨਮਸਤੰ ਅਸੋਕੇ ॥੧੨॥  
 ਨਮਸਤੰ ਨਿਤਾਪੇ । ਨਮਸਤੰ ਅਥਾਪੇ ।  
 ਨਮਸਤੰ ਤ੍ਰਿਮਾਨੇ । ਨਮਸਤੰ ਨਿਧਾਨੇ ॥੧੩॥  
 ਨਮਸਤੰ ਅਗਾਹੇ । ਨਮਸਤੰ ਅਥਾਹੇ ।  
 ਨਮਸਤੰ ਤ੍ਰਿਬਰਗੇ । ਨਮਸਤੰ ਅਸਰਗੇ ॥੧੪॥  
 ਨਮਸਤੰ ਪ੍ਰਭੋਗੇ । ਨਮਸਤੰ ਸੁਜੋਗੇ ।  
 ਨਮਸਤੰ ਅਰੰਗੇ । ਨਮਸਤੰ ਅਭੰਗੇ ॥੧੫॥  
 ਨਮਸਤੰ ਅਗੰਮੇ । ਨਮਸਤੰ ਸਤੁ ਰੰਮੇ  
 ਨਮਸਤੰ ਜਲਾਸਰੇ । ਨਮਸਤੰ ਨਿਰਾਸਰੇ ॥੧੬॥  
 ਨਮਸਤੰ ਅਜਾਤੇ । ਨਮਸਤੰ ਅਪਾਤੇ ।  
 ਨਮਸਤੰ ਅਮਜਬੇ । ਨਮਸਤੰ ਅਜਬੇ ॥੧੭॥  
 ਅਦੇਸੰ ਅਦੇਸੇ । ਨਮਸਤੰ ਅਭੇਸੇ ॥  
 ਨਮਸਤੰ ਨਿਧਾਮੇ । ਨਮਸਤੰ ਨਿਬਾਮੇ ॥੧੮॥  
 ਨਮੋ ਸਰਬ ਕਾਲੇ । ਨਮੋ ਸਰਬ ਦਿਆਲੇ ।  
 ਨਮੋ ਸਰਬ ਰੂਪੇ । ਨਮੋ ਸਰਬ ਭੂਪੇ ॥੧੯॥  
 ਨਮੋ ਸਰਬ ਥਾਪੇ । ਨਮੋ ਸਰਬ ਥਾਪੇ ।  
 ਨਮੋ ਸਰਬ ਕਾਲੇ । ਨਮੋ ਸਰਬ ਪਾਲੇ ॥੨੦॥  
 ਨਮਸਤੰ ਸਤੁ ਦੇਵੇ । ਨਮਸਤੰ ਅਭੇਵੇ ।  
 ਨਮਸਤੰ ਅਜਨਮੇ । ਨਮਸਤੰ ਸੁਬਨਮੇ ॥ ੨੧॥

Salutation to the One; Salutation to the One-turned- Many; Salutation to the One not made of five elements; [and] Salutation to the One free from all bondage ॥ 9 ॥  
 Salutation to the One free from ritualistic *Karma*; Salutation to the One free from dubiety; Salutation to the One not of a particular country; [and] Salutation to the One having no specific garb ॥ 10 ॥  
 Salutation to the One beyond all Name; Salutation to the One beyond all desires; Salutation to the One beyond all elements; [and] Salutation to the One not susceptible to blows ॥ 11 ॥  
 Salutation to the One Invincible; Salutation to the Formless; Salutation to the Invisible; [and] Salutation to the Sorrowless ॥ 12 ॥  
 Salutation to the One sans suffering; Salutation to the Self-Existent; Salutation to the One honoured in the three worlds; [and] Salutation to the Treasure-House (of all qualities) ॥ 13 ॥  
 Salutation to the One Unfathomable ; Salutation to the Self-Propellant; Salutation to the Embodiment of three ideals; [and] Salutation to the Unborn ॥ 14 ॥  
 Salutation to the great Enjoyer; Salutation to the Intense Pervader; Salutation to the One sans colour; [and] Salutation to the Indestructible ॥ 15 ॥  
 Salutation to the Inaccessible; Salutation to the Beauteous; Salutation to the Supporter of Oceans; [and] Salutation to the One Unsupported ॥ 16 ॥  
 Salutation to the One Unborn; Salutation to the Unfallen; Salutation to the One not of a particular sect; [and] Salutation to the Wondrous ॥ 17 ॥  
 Salutation to the One not of a particular land; Salutation to the One not having a particular garb; Salutation to the One with no particular dwelling-place; [and] Salutation to the One not born of a woman ॥ 18 ॥  
 Salutation to the Annihilator of all; Salutation to the Merciful to all; Salutation to the One manifesting in all forms; Salutation to the King of kings ॥ 19 ॥  
 Salutation to the Annihilator of all; Salutation to the Creator of all; Salutation to the Destroyer of all; [and] Salutation to the Preserver of all ॥ 20 ॥  
 Salutation to the One Worshipable; Salutation to the One full of mystery; Salutation to the Unborn; [and] Salutation to the Beauteous ॥ 21 ॥

ਨਮੋ ਸਰਬਗਉਨੇ । ਨਮੋ ਸਰਬ ਭਉਨੇ ।  
 ਨਮੋ ਸਰਬ ਰੰਗੇ । ਨਮੋ ਸਰਬ ਭੰਗੇ ॥੨੨॥  
 ਨਮੋ ਕਾਲ ਕਾਲੇ । ਨਮਸਤਸਤੁ ਦਿਆਲੇ ।  
 ਨਮਸਤੰ ਅਬਰਨੇ । ਨਮਸਤੰ ਅਮਰਨੇ ॥੨੩॥  
 ਨਮਸਤੰ ਜਰਾਰੰਗ । ਨਮਸਤੰ ਕ੍ਰਿਤਾਰੰਗ ।  
 ਨਮੋ ਸਰਬ ਧੰਧੇ । ਨਮੋ ਸਤ ਅਥੰਧੇ ॥੨੪॥  
 ਨਮਸਤੰ ਨ੍ਰਿਸਾਕੇ । ਨਮਸਤੰ ਨ੍ਰਿਬਾਕੇ ।  
 ਨਮਸਤੰ ਰਹੀਮੇ । ਨਮਸਤੰ ਕਰੀਮੇ ॥੨੫॥  
 ਨਮਸਤੰ ਅਨੰਤੇ । ਨਮਸਤੰ ਮਹੰਤੇ ।  
 ਨਮਸਤਸਤੁ ਰਾਗੇ । ਨਮਸਤੰ ਸੁਹਾਗੇ ॥੨੬॥  
 ਨਮੋ ਸਰਬ ਸੇਖੰ । ਨਮੋ ਸਰਬ ਪੇਖੰ ।  
 ਨਮੋ ਸਰਬ ਕਰਤਾ । ਨਮੋ ਸਰਬ ਹਰਤਾ ॥੨੭॥  
 ਨਮੋ ਜੋਗ ਜੋਗੇ । ਨਮੋ ਭੋਗ ਭੋਗੇ ।  
 ਨਮੋ ਸਰਬ ਦਿਆਲੇ । ਨਮੋ ਸਰਬ ਪਾਲੇ ॥੨੮॥

### ਚਾਚਰੀ ਛੰਦ ।

#### ੜ ਪ੍ਰਸਾਦਿ ।

ਅਰੂਪ ਹੈ । ਅਨੂਪ ਹੈ । ਅਜੂ ਹੈ । ਅਭੂ ਹੈ ॥੨੯॥  
 ਅਲੇਖ ਹੈ । ਅਭੇਖ ਹੈ । ਅਨਾਮ ਹੈ । ਅਕਾਮ ਹੈ ॥੩੦॥  
 ਅਧੇ ਹੈ । ਅਭੇ ਹੈ । ਅਜੀਤ ਹੈ । ਅਭੀਤ ਹੈ ॥੩੧॥  
 ਤ੍ਰਿਮਾਨ ਹੈ । ਨਿਧਾਨ ਹੈ । ਤ੍ਰਿਬਰਗ ਹੈ । ਅਸਰਗ ਹੈ ॥੩੨॥  
 ਅਠੀਲ ਹੈ । ਅਨਾਦਿ ਹੈ । ਅਜੇ ਹੈ । ਅਜਾਦਿ ਹੈ ॥੩੩॥  
 ਅਜਨਮ ਹੈ । ਅਬਰਨ ਹੈ । ਅਕੂਤ ਹੈ । ਅਭਰਨ ਹੈ ॥੩੪॥  
 ਅਰੰਜ ਹੈ । ਅਭੰਜ ਹੈ । ਅਬੂਝ ਹੈ । ਅਝੰਝ ਹੈ ॥੩੫॥  
 ਅਮੀਕ ਹੈ । ਰਫੀਕ ਹੈ । ਅਧੰਧ ਹੈ । ਅਥੰਧ ਹੈ ॥੩੬॥

Salutation to the One traverser of all places; Salutation to the One  
 existent at all worlds; Salutation to the Epitome of all colours; [and]  
 Salutation to the Annihilator of all ॥ 22 ॥  
 Salutation to the Death of death; Salutation to the Merciful; Salutation  
 to the *varna*-less; [and] Salutation to the Deathless ॥ 23 ॥  
 Salutation to the Ageless; Salutation to the Destroyer of all *Karma*;  
 Salutation to the Inspirer of all deeds; [and] Salutation to the One free  
 from bondage ॥ 24 ॥  
 Salutation to the Kinless; Salutation to the Fearless; Salutation to the  
 Merciful; [and] Salutation to the Compassionate ॥ 25 ॥  
 Salutation to the Infinite; Salutation to the Great One; Salutation to the  
 Love-incarnate; [and] Salutation to the Fortunate One ॥ 26 ॥  
 Salutation to the Destroyer of all; Salutation to the Preserver of all;  
 Salutation to the Creator of all; [and] Salutation to the Annihilator of  
 all ॥ 27 ॥  
 Salutation to the Perfect Yogi; Salutation to the Enjoyer of all;  
 Salutation to the One kind to all; [and] Salutation to the One Preserver  
 of all ॥ 28 ॥

#### *Chachri Chhand*

#### *With Thy Grace*

Formless art Thou; Incomparable art Thou; Not bound art Thou; [and]  
 Beyond the limits of five elements art Thou ॥ 29 ॥  
 Indescribable art Thou; Not bound by any special garb art Thou;  
 Beyond names art Thou; [and] beyond desires art Thou ॥ 30 ॥  
 Thou canst not be limited to one's reflection; Unfathomable is Thy  
 mystery; Thou art unconquerable; [and] Thou art fearless ॥ 31 ॥  
 Honoured in the three worlds art Thou; Treasure-house art Thou;  
 Encompass Thou all three ideals; [and] Unborn art Thou ॥ 32 ॥  
 Thou art Resplendent without colour; Thou art without a beginning;  
 Thou art unconquerable; [and] Thou art the Primal Being ॥ 33 ॥  
 Thou art Unborn; Thou art beyond the *Varnas*; Thou art limited not to  
 elements; [and] Thou art the Preserver ॥ 34 ॥  
 Thou art not conquered; Thou art invisible; Thou canst not be fought  
 against; [and] Thou art beyond all polemic ॥ 35 ॥  
 Unfathomable art Thou; Companion-Friend art Thou; Unencumbered  
 art Thou; [and] Unfettered art Thou ॥ 36 ॥

ਨਿਬੁਝ ਹੈ। ਅਸੂਝ ਹੈ। ਅਕਾਲ ਹੈ। ਅਜਾਲ ਹੈ ॥੩੭॥  
 ਅਲਾਹ ਹੈ। ਅਜਾਹ ਹੈ। ਅਨੰਤ ਹੈ। ਮਹੰਤ ਹੈ ॥੩੮॥  
 ਅਲੀਕ ਹੈ। ਨਿਸ਼ੀਕ ਹੈ। ਨਿਲੰਭ ਹੈ। ਅਸੰਭ ਹੈ ॥੩੯॥  
 ਅਰਮਿ ਹੈ। ਅਜਮਿ ਹੈ। ਅਭੂਤ ਹੈ। ਅਛੂਤ ਹੈ ॥੪੦॥  
 ਅਲੋਕ ਹੈ। ਅਸੋਕ ਹੈ। ਅਕਰਮ ਹੈ। ਅਭਰਮ ਹੈ ॥੪੧॥  
 ਅਜੀਤ ਹੈ। ਅਭੀਤ ਹੈ। ਅਬਾਹ ਹੈ। ਅਗਾਹ ਹੈ ॥੪੨॥  
 ਅਮਾਨ ਹੈ। ਨਿਧਾਨ ਹੈ। ਅਨੇਕ ਹੈ। ਫਿਰਿ ਏਕ ਹੈ ॥੪੩॥

### ਭੁਜੰਗ ਪ੍ਰਯਾਤ ਛੰਦ

ਨਮੋ ਸਰਬ ਮਾਨੇ। ਸਮਸਤੀ ਨਿਧਾਨੇ।  
 ਨਮੋ ਦੇਵ ਦੇਵੇ। ਅਭੇਖੀ ਅਭੇਵੇ ॥੪੪॥  
 ਨਮੋ ਕਾਲ ਕਾਲੇ। ਨਮੋ ਸਰਬ ਪਾਲੇ।  
 ਨਮੋ ਸਰਬ ਗਉਣੇ। ਨਮੋ ਸਰਬ ਭਉਣੇ ॥੪੫॥  
 ਅਨੰਰਗੀ ਅਨਾਥੇ। ਨਿਸੰਗੀ ਪ੍ਰਮਾਥੇ।  
 ਨਮੋ ਭਾਨ ਭਾਨੇ। ਨਮੋ ਮਾਨ ਮਾਨੇ ॥੪੬॥  
 ਨਮੋ ਚੰਦ੍ਰ ਚੰਦ੍ਰੇ। ਨਮੋ ਭਾਨ ਭਾਨੇ।  
 ਨਮੋ ਗੀਤ ਗੀਤੇ। ਨਮੋ ਤਾਨ ਤਾਨੇ ॥੪੭॥  
 ਨਮੋ ਨਿ੍ਰਤ ਨਿ੍ਰਤੇ। ਨਮੋ ਨਾਦ ਨਾਦੇ।  
 ਨਮੋ ਪਾਨ ਪਾਨੇ। ਨਮੋ ਬਾਦ ਬਾਦੇ ॥੪੮॥  
 ਅਨੰਰਗੀ ਅਨਾਮੇ। ਸਮਸਤੀ ਸਰੂਪੇ।  
 ਪ੍ਰਭੰਗੀ ਪ੍ਰਮਾਥੇ। ਸਮਸਤੀ ਬਿਭੂਤੇ ॥੪੯॥  
 ਕਲੰਕੰ ਬਿਨਾ ਨੇ ਕਲੰਕੀ ਸਰੂਪੇ।  
 ਨਮੋ ਰਾਜ ਰਾਜੇਸ਼੍ਵਰੰ ਪਰਮ ਰੂਪੇ ॥੫੦॥  
 ਨਮੋ ਜੋਗ ਜੋਗੇਸ਼੍ਵਰੰ ਪਰਮ ਸਿੰਧੇ।  
 ਨਮੋ ਰਾਜ ਰਾਜੇਸ਼੍ਵਰੰ ਪਰਮ ਬਿੰਧੇ ॥੫੧॥

Unattainable with intellect; Unknowable with human consciousness;  
 Beyond time, [and] Unfettered by *Maya* art Thou ॥ 37 ॥  
 Unattainable art Thou; Without any place art Thou; Infinite art Thou;  
 [and] Greatest art Thou ॥ 38 ॥  
 Thou art infinite; Thou art without rivals; Thou art Unsupported; [and]  
 Thou art beyond all possibilities ॥ 39 ॥  
 Thou can't be reached; Thou art unborn; Thou art not made of matter;  
 [and] Thou can't be touched ॥ 40 ॥  
 Thou art invisible; Thou art sorrowless; Thou art beyond *Karma*; [and]  
 Thou art free from dubiety ॥ 41 ॥  
 Thou art unconquerable; Thou art fearless; Thou art eternal; Thou art  
 unfathomable ॥ 42 ॥  
 Thou can't be measured; Thou art the treasure; Thou art [manifested in]  
 many; [and] still Thou art One ॥ 43 ॥

### *Bhujang Prayat Chhand*

Salutation to the One universally accepted; Salutation to the treasure of  
 everything; Salutation to the God of gods; and Salutation to the One  
 not given to a vesture or mystery ॥ 44 ॥  
 Salutation to the Destroyer of death ; Salutation to the Preserver of all;  
 Salutation to the One having access to all; Salutation to the One all-  
 pervasive ॥ 45 ॥  
 Bodyless and beyond Master art Thou; *Sans* ally and annihilator of all  
 art Thou; Salutationsto the Sun of suns; Salutation to the Honour of all  
 honours ॥ 46 ॥  
 Salutation to the Moon of moons; Salutation to the Sun of suns;  
 Salutation to the Song of songs; Salutation to the Tune of tunes ॥ 47 ॥  
 Salutation to the Dance of dances; Salutation to the Melody of  
 melodies; Salutation to the Hand of hands; Salutation to the [musical]  
 Instrument of instruments ॥ 48 ॥  
 Bodiless and Nameless art Thou; Manifested in all forms art Thou;  
 Destroyer and Annihilator of all art Thou; Treasure of everything art  
 Thou ॥ 49 ॥  
 Slurless and Immaculate art Thou; Salutation to the King of kings, the  
 Perfect Form ॥ 50 ॥  
 Salutation to the Yogi of yogis, the Perfect Siddha; Salutation to the  
 King of kings, the Greatest One ॥ 51 ॥

ਨਮੋ ਸਸਤ੍ਰੁਪਾਣੇ । ਨਮੋ ਅਸਤ੍ਰੁਮਾਣੇ ।  
 ਨਮੋ ਪਰਮ ਗਿਆਤਾ । ਨਮੋ ਲੋਕ ਮਾਤਾ ॥੫੨॥  
 ਅਭੇਖੀ ਅਭਰਮੀ ਅਭੋਗੀ ਅਭੁਗਤੇ ।  
 ਨਮੋ ਜੋਗ ਜੋਗੇਸ਼ੁਰੰ ਪਰਮ ਜੁਗਤੇ ॥੫੩॥  
 ਨਮੋ ਨਿੱਤ ਨਾਰਾਇਣੇ ਕੁਰ ਕਰਮੇ ।  
 ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪॥  
 ਨਮੋ ਰੋਗ ਹਰਤਾ ਨਮੋ ਰਾਗ ਰੂਪੇ ।  
 ਨਮੋ ਸਾਹ ਸਾਹੰ ਨਮੋ ਭੂਪ ਭੂਪੇ ॥੫੫॥  
 ਨਮੋ ਦਾਨ ਦਾਨੇ ਨਮੋ ਮਾਨ ਮਾਨੇ ।  
 ਨਮੋ ਰੋਗ ਰੋਗੇ ਨਮਸਤੰ ਸਨਾਨੇ ॥੫੬॥  
 ਨਮੋ ਮੰਤ੍ਰ ਮੰਤ੍ਰੰ । ਨਮੋ ਜੰਤ੍ਰ ਜੰਤ੍ਰੰ ।  
 ਨਮੋ ਇਸਟ ਇਸਟੇ । ਨਮੋ ਤੰਤ੍ਰ ਤੰਤ੍ਰੰ ॥੫੭॥  
 ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ।  
 ਅਰੂਪੇ ਅਰੂਪੇ, ਸਮਸਤੁਲ ਨਿਵਾਸੀ ॥੫੮॥  
 ਸਦਾ ਸਿਧਦਾ ਬੁਧਦਾ ਬ੍ਰਿਧ ਕਰਤਾ ।  
 ਅਧੋ ਉਰਧ ਅਰਧੰ ਅਘੰ ਓਘ ਹਰਤਾ ॥੫੯॥  
 ਪਰੰ ਪਰਮ ਪਰਮੇਸ਼ੁਰੰ ਪ੍ਰੋਭਪਾਲੰ ।  
 ਸਦਾ ਸਰਬਦਾ ਸਿਧ ਦਾਤਾ ਦਿਆਲੰ ॥੬੦॥  
 ਅਛੇਦੀ ਅਭੇਦੀ ਅਨਾਮੰ ਅਕਾਮੰ ।  
 ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥

ਤੇਰਾ ਜੋਰੁ ।

ਚਾਚਰੀ ਛੰਦ

ਜਲੇ ਹੈ । ਥਲੇ ਹੈ । ਅਭੀਤ ਹੈ । ਅਭੇ ਹੈ ॥ ੬੨ ॥  
 ਪ੍ਰਭੂ ਹੈ । ਅਜੂ ਹੈ । ਅਦੇਸ ਹੈ । ਅਭੇਸ ਹੈ ॥ ੬੩ ॥

ਭੁਜੰਗ ਪ੍ਰਯਾਤ ਛੰਦ

ਅਗਾਧੇ ਅਬਾਧੇ । ਅਨੰਦੀ ਸਰੂਪੇ ।  
 ਨਮੋ ਸਰਬ ਮਾਨੇ । ਸਮਸਤੀ ਨਿਧਾਨੇ ॥੬੪॥  
 ਨਮਸਤੰ ਨਿਨਾਥੇ । ਨਮਸਤੰ ਪ੍ਰਮਾਥੇ ।  
 ਨਮਸਤੰ ਅਰੰਜਿ । ਨਮਸਤੰ ਅਭੰਜੇ ॥੬੫॥

Salutation to the Wielder of weapons; Salutation to the Hurler of missiles; Salutation to the Perfect Knower; Salutation to the Mother of mankind ॥ 52 ॥

*Sans* specific vesture and all delusion; Neither Enjoyer nor the object to be enjoyed; Salutation to the Yogi of yogis; and Salutation to the Skill of all skills ॥ 53 ॥

Salutation to the Eternal Protector, the Doer of frightful deeds; Salutation to Thee, Master of evil-and not-evil spirits, and gods ॥ 54 ॥

Salutation to the Redeemer of diseases; Salutation to the Perfect Form; Salutation to the King of kings; Salutation to the Emperor of emperors ॥ 55 ॥

Salutation to the Source of charity; Salutation to the Source of dignity; Salutation to the Redeemer of diseases; Salutation to the Means of purity ॥ 56 ॥

Salutation to Thee who are essence of all *mantra* and *yantra*; Salutation to the Ground of all faith; Salutation to the System of systems ॥ 57 ॥

Ultimate Truth, Consciousness and Bliss, and All-destroyer art Thou; Incomparable, Formless, and All-pervasive art Thou ॥ 58 ॥

Ever Giver of wisdom and enricher, Destroyer of sins – above, below and in-between ॥59॥

Perfect, Supreme Lord–unseen Nourisher of all; Ever present Power–the Giver and Benevolent One ॥ 60 ॥

Impervious, Impenetrable–Nameless and Desireless; The Subduer of all and all-pervasive ॥ 61 ॥

*With Thy Grace*

*Chachri Chhand*

Thou art (everywhere) in the water and on the land; Thou art fearless and unfathomable ॥ 62 ॥

Thou art Lord, beyond birth, [and] unattached to any land or vesture ॥ 63 ॥

*With Thy Grace*

*Bhujang Prayat Chhand*

Unfathomable and free from obstruction art Thou; Bliss-incarnate art Thou; Salutation to the One universally honoured; Salutation to the Treasure of everything ॥ 64 ॥

Salutation to the Patron of hapless; Salutation to the All-destroyer; Salutation to the Invincible; Salutation to the Indestructible ॥ 65 ॥

ਨਮਸਤ੍ਰੰ ਅਕਾਲੇ । ਨਮਸਤ੍ਰੰ ਅਪਾਲੇ ।  
 ਨਮੋ ਸਰਬ ਦੇਸੇ । ਨਮੋ ਸਰਬ ਭੇਸੇ ॥੬੬॥  
 ਨਮੋ ਰਾਜ ਰਾਜੇ । ਨਮੋ ਸਾਜ ਸਾਜੇ ।  
 ਨਮੋ ਸਾਹ ਸਾਹੇ । ਨਮੋ ਮਾਹ ਮਾਹੇ ॥੬੭॥  
 ਨਮੋ ਗੀਤ ਗੀਤੇ । ਨਮੋ ਪ੍ਰੀਤਿ ਪ੍ਰੀਤੇ ।  
 ਨਮੋ ਰੋਖ ਰੋਖੇ । ਨਮੋ ਸੋਖ ਸੋਖੇ ॥੬੮॥  
 ਨਮੋ ਸਰਬ ਰੋਗੇ । ਨਮੋ ਸਰਬ ਭੋਗੇ ।  
 ਨਮੋ ਸਰਬ ਜੀਤੰ । ਨਮੋ ਸਰਬ ਭੀਤੰ ॥੬੯॥  
 ਨਮੋ ਸਰਬ ਗਿਆਨੰ । ਨਮੋ ਪਰਮ ਤਾਨੰ ।  
 ਨਮੋ ਸਰਬ ਮੰਤ੍ਰੰ । ਨਮੋ ਸਰਬ ਜੰਤ੍ਰੰ ॥੭੦॥  
 ਨਮੋ ਸਰਬ ਦ੍ਰਿਸ਼ੰ । ਨਮੋ ਸਰਬ ਕ੍ਰਿਸ਼ੰ ।  
 ਨਮੋ ਸਰਬ ਰੰਗੇ । ਤ੍ਰਿਭੰਗੀ ਅਨੰਗੇ ॥੭੧॥  
 ਨਮੋ ਜੀਵ ਜੀਵੰ । ਨਮੋ ਬੀਜ ਬੀਜੇ ।  
 ਅਖਿੰਜੇ ਅਭਿਜੇ । ਸਮਸਤੰ ਪ੍ਰਸਿਜੇ ॥੭੨॥  
 ਕ੍ਰਿਪਾਲੰ ਸਰੂਪੇ । ਕੁਕਰਮੰ ਪ੍ਰਣਾਸੀ ।  
 ਸਦਾ ਸਰਬਦਾ ਰਿਪਿ ਸਿਧੰ ਨਿਵਾਸੀ ॥੭੩॥

**ਚਰਪਟ ਛੰਦ ।**

**ਤ੍ਰ ਪ੍ਰਸਾਦਿ ।**

ਅੰਮ੍ਰਿਤ ਕਰਮੇ । ਅੰਬ੍ਰਿਤ ਧਰਮੇ । ਅਖਲ ਜੋਗੇ । ਅਚਲ ਭੋਗੇ ॥੭੪॥  
 ਅਚਲ ਰਾਜੇ । ਅਟਲ ਸਾਜੇ । ਅਖਲ ਧਰਮੰ । ਅਲਖ ਕਰਮੰ ॥੭੫॥  
 ਸਰਬੰ ਦਾਤਾ । ਸਰਬੰ ਗਿਆਤਾ । ਸਰਬੰ ਭਾਨੇ । ਸਰਬੰ ਮਾਨੇ ॥੭੬॥  
 ਸਰਬੰ ਪ੍ਰਾਣੰ । ਸਰਬੰ ਤ੍ਰਾਣੰ । ਸਰਬੰ ਭੁਗਤਾ । ਸਰਬੰ ਜੁਗਤਾ ॥੭੭॥  
 ਸਰਬੰ ਦੇਵੰ । ਸਰਬੰ ਭੇਵੰ । ਸਰਬੰ ਕਾਲੇ । ਸਰਬੰ ਪਾਲੇ ॥੭੮॥

Salutation to One beyond time (*kal*); Salutation to One beyond any protections; Salutation to One pervasive in all lands; Salutation to One wearer of all vestures ॥ 66 ॥

Salutation to the Kings of kings; Salutation to the Creator of creations; Salutation to the Emperor of emperors; Salutation to the Moon of moons ॥ 67 ॥

Salutation to the Song of songs; Salutation to the Love of all loves; Salutation to the Fury of furies; Salutation to One who absorbs all absorbents ॥ 68 ॥

Salutation to the Cause of disease (and death); Salutation to the Enjoyer of all; Salutation to the Conqueror of all; Salutation to the Frightener of all ॥ 69 ॥

Salutation to Omniscient; Salutation to immense Firmament; Salutation to the Supreme *mantra*; Salutation to the *jantra* ॥ 70 ॥

Salutation to One visible everywhere; Salutation to One who attracts all; Salutation to One who compresses all colours; the formless destroyer of three world ॥ 71 ॥

Salutation to the Life of all lives; Salutation to the Seed of all seeds; (Salutation to) Serene and Unattached; (Salutation to) to the Benevolent to all ॥ 72 ॥

The Image of kindness; The Destroyer of wicked deeds; Eternal and Ever-lasting; Possessor of all mental powers ॥ 73 ॥

*Charpat Chhand*

*With Thy Grace*

Immortal are thy deeds; Immutable is Thy *dharma* or order; All-pervasive in the world art Thou; Eternal is Thy region ॥ 74 ॥

Eternal and stable is Thy rule; Ever-continuing is Thy creation; Complete and pervasive is Thy order; Inexpressible art Thy deeds ॥ 75 ॥

Giver to all; Knower of all; Destroyer of all; Universally revered ॥ 76 ॥

The Life of all; The Redeemer of all; The Enjoyer of all; Pervasive in all ॥ 77 ॥

The Deity of all; the Knower of all mysteries; the Cause of death of all; the Nourisher of all ॥ 78 ॥

## ਰੂਆਲ ਛੰਦ ਤ੍ਰੁ ਪ੍ਰਸਾਦਿ ।

ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ।  
 ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ।  
 ਸਰਬ ਪਾਲਕ ਸਰਬ ਘਾਲਕ ਸਰਬ ਕੇ ਪੁਨਿ ਕਾਲ ।  
 ਜਤ੍ਰੁ ਤਤ੍ਰੁ ਬਿਰਾਜ ਹੀ ਅਵਧੂਤ ਰੂਪ ਰਸਾਲ ॥੭੯॥  
 ਨਾਮ ਨਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ ।  
 ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ।  
 ਦੇਸ ਅਉਰ ਨ ਭੇਸ ਜਾਕਰ ਰੂਪ ਰੇਖ ਨ ਰਾਗ ।  
 ਜਤ੍ਰੁ ਤਤ੍ਰੁ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੮੦॥  
 ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ ।  
 ਸਰਬ ਮਾਨ ਸਰਬਤ੍ਰੁ ਮਾਨ ਸਦੈਵ ਮਾਨਤ ਤਾਹਿ ।  
 ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ।  
 ਖੇਲ ਖੇਲਿ ਅਖੇਲ ਖੇਲਨ ਅੰਤ ਕੇ ਫਿਰਿ ਏਕ ॥੮੧॥  
 ਦੇਵ ਭੇਵ ਨ ਜਾਨ ਹੀ ਜਿਹ ਬੇਦ ਅਉਰ ਕਤੇਬ ।  
 ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਹ ਜੇਬ ।  
 ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਿਹੀਨ ।  
 ਚਕ੍ਰ ਬਕ੍ਰ ਫਿਰੈ ਚਤੁਰ ਚਕਿ ਮਾਨ ਹੀ ਪੁਰ ਤੀਨ ॥੮੨॥  
 ਲੋਕ ਚਉਦਹ ਕੇ ਬਿਖੈ ਜਗ ਜਾਪ ਹੀ ਜਿਹ ਜਾਪੁ ।  
 ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਹ ਥਾਪੁ ।  
 ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖੁ ਅਪਾਰ ।  
 ਸਰਬ ਬਿਸ੍ਰੁ ਰਚਿਓ ਸੁਯੰਭਵ ਗੜ੍ਹਨ ਭੰਜਨ ਹਾਰ ॥੮੩॥  
 ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ।  
 ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲੱਖ ਅਭੇਸ ।  
 ਅੰਗ ਰਾਗ ਨ ਰੰਗ ਜਾ ਕਹਿ ਜਾਤਿ ਪਾਤਿ ਨ ਨਾਮ ।  
 ਗਰਬ ਰੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥  
 ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ ।  
 ਗਰਬ ਰੰਜਨ ਸਰਬ ਭੰਜਨ ਆਦਿ ਰੂਪ ਅਸੂਤ ।  
 ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ।  
 ਸਰਬ ਲਾਇਕ ਸਰਬ ਘਾਇਕ ਸਰਬ ਕੇ ਪ੍ਰਤਿਪਾਰ ॥੮੫॥

## Rual Chhand With Thy Grace

Primal Form, Beginningless Being, Unborn, Infinite Being; Revered by all, Deity of all the three worlds, Unknowable, Primal, Bountiful; Nourisher of all, Destroyer of all, the Vanquisher; Pervasive everywhere, treasure-house of joys but beyond them ॥ 79 ॥

Without name, place and caste, hast Thou no form, colour or line; Primal Being, Bountiful Person, Unborn, Beginningless and Endless art Thou. Thou own to no specific land or garb, nor have Thou a form, set of lines or desires; Thou hast manifested Thyself as Love in all directions and corners ॥ 80 ॥

Seen as nameless and placeless, Thou hast no particular dwelling-place; All beings bow before Thee and Thou art the object of worship for all; Thou art One manifested in many, visible in innumerable forms; after the wondrous sport of creation and dissolution, all manifested forms finally merge in One ॥ 81 ॥

Gods know not Thy mysteries, nor do Hindu and semitic scriptures; Thy form, colour and caste are known to none; no mother, father or family, beyond birth and death art Thee; Thy writ runs in all the four directions, people of three worlds worship Thee ॥ 82 ॥

In the fourteen realms (seven above and seven below) Your name is recited. Primal Being, Beginningless Person has created the whole creation by Himself. Supreme Being, Immaculate One, (You are) the absolute and infinite Being. (Thou have) created the entire world out of Thyself, and Thou are the preserver as well as the destroyer ॥ 83 ॥

Beyond Death, Possessor of infinite power, Timeless Being belongs to no specific land. Abode of all faiths, beyond dubiety and elements, Invisible and without a specific garb; The Lord is without any attachment of body, is dispassionate and has no caste or family. He is the vanquisher of pride, subduer of the wicked and granter of liberation and other desires ॥ 84 ॥

The self-Effulgent Lord is One, free from *maya* and beyond appreciation. He is the Vanquisher of pride, Subduer of all, He is the Primal Being and He is unborn. He is bodiless, eternal, without a second and the One Primal, Immeasurable Lord. He is all-capable, all-destroyer and all-sustainer ॥ 85 ॥

ਸਰਬ ਗੀਤਾ ਸਰਬ ਹੀਤਾ ਸਰਬ ਤੇ ਅਨ ਭੇਖ ।  
 ਸਰਬ ਸਾਸਤ੍ਰ ਨ ਜਾਨ ਹੀ ਜਿਹ ਰੂਪ ਰੰਗੁ ਅਰੁ ਰੇਖ ।  
 ਪਰਮ ਬੇਦ ਪੁਰਾਣ ਜਾ ਕਹਿ ਨੇਤਿ ਭਾਖਤ ਨਿੱਤ ।  
 ਕੋਟਿ ਸਿਮ੍ਰਿਤਿ ਪੁਰਾਣ ਸਾਸਤ੍ਰ ਨ ਆਵਈ ਵਹੁ ਚਿਤ ॥੮੬॥

**ਮਧੁਭਾਰ ਛੰਦ ।**

**ਤ੍ਰਪ੍ਰਸਾਦਿ ।**

ਗੁਨ ਗਨ ਉਦਾਰ । ਮਹਿਮਾ ਅਪਾਰ ।  
 ਆਸਨ ਅਭੰਗ । ਉਪਮਾ ਅਨੰਗ ॥੮੭॥  
 ਅਨਭਉ ਪ੍ਰਕਾਸ । ਨਿਸ ਦਿਨ ਅਨਾਸ ।  
 ਆਜਾਨੁ ਬਾਹ । ਸਾਹਾਨ ਸਾਹ ॥੮੮॥  
 ਰਾਜਾਨ ਰਾਜ । ਭਾਨਾਨ ਭਾਨੁ ।  
 ਦੇਵਾਨ ਦੇਵ । ਉਪਮਾ ਮਹਾਨ ॥੮੯॥  
 ਇੰਦ੍ਰਾਨ ਇੰਦ੍ਰ । ਬਾਲਾਨ ਬਾਲ ।  
 ਰੰਕਾਨ ਰੰਕ । ਕਾਲਾਨ ਕਾਲ ॥੯੦॥  
 ਅਨਭੂਤ ਅੰਗ । ਆਭਾ ਅਭੰਗ ।  
 ਗਤਿ ਮਿਤਿ ਅਪਾਰ । ਗੁਨ ਗਨ ਉਦਾਰ ॥੯੧॥  
 ਮੁਨਿ ਗਨ ਪ੍ਰਨਾਮ । ਨਿਰਭੈ ਨ੍ਰਿਕਾਮ ।  
 ਅਤਿ ਦੁਤਿ ਪ੍ਰਚੰਡ । ਮਿਤਿ ਗਤਿ ਅਖੰਡ ॥੯੨॥  
 ਆਲਿਸਯ ਕਰਮ । ਆਦਿਸਯ ਧਰਮ ।  
 ਸਰਬਾਭਰਣਾਢਯ । ਅਨਭੰਡ ਬਾਢਯ ॥੯੩॥

**ਚਾਚਰੀ ਛੰਦ ।**

**ਤ੍ਰਪ੍ਰਸਾਦਿ ।**

ਗੁਥਿੰਦੇ । ਮੁਕੰਦੇ । ਉਦਾਰੇ । ਅਪਾਰੇ ॥੯੪॥  
 ਹਰੀਅੰ । ਕਰੀਅੰ । ਨਿਨਾਮੇ । ਅਕਾਮੇ ॥੯੫॥

**ਭੁਜੰਗ ਪ੍ਰਯਾਤ ਛੰਦ**

ਚਤ੍ਰ ਚਕ੍ਰ ਕਰਤਾ । ਚਤ੍ਰ ਚਕ੍ਰ ਹਰਤਾ ।  
 ਚਤ੍ਰ ਚਕ੍ਰ ਦਾਨੇ । ਚਤ੍ਰ ਚਕ੍ਰ ਜਾਨੇ । ੯੬॥  
 ਚਤ੍ਰ ਚਕ੍ਰ ਵਰਤੀ । ਚਤ੍ਰ ਚਕ੍ਰ ਭਰਤੀ ।  
 ਚਤ੍ਰ ਚਕ੍ਰ ਪਾਲੇ । ਚਤ੍ਰ ਚਕ੍ਰ ਕਾਲੇ ॥੯੭॥

He reaches all and He annihilates all; He is different from all in His garb. All the scriptures put together fail to comprehend His form, appearance or colour. The Vedas and the Puranas also declare Him Eternal. Countless of other scriptures (Smritis, Puranas and Sastras) fail to grasp Him ॥ 86 ॥

*Madhubhar Chhand*

*With Thy Grace*

Mine of virtues and the Munificent One; Infinite is Thy Praise; Eternal is Thy Throne; Unequaled Thy glory ॥ 87 ॥

Self-effulgent light; Dies not, day and night; Long-reaching arms; Emperor of emperors ॥ 88 ॥

King of kings; Sun of suns; Deity of deities; Thy glory is great. ॥ 89 ॥

Indra of Indras; The most innocent among the children; The Humblest of the humble; Death of the death ॥ 90 ॥

Immaterial form; Eternal grandeur; Immeasurable is Thy dynamism; Mine of virtues; Munificent One ॥ 91 ॥

Hosts of *munis* salute Thee; Fearless and Desireless; Overpowering brilliant light; Continuous is Thy dynamism ॥ 92 ॥

Spontaneous effortless are Thy works; Ideal Thy laws; All ornaments (attractions) are contained in Thee; Without, of course, [anybody's] reprimand ॥ 93 ॥

*Chachri Chhand*

*With Thy Grace*

Nourisher, Granter of liberation, Generous and Unfathomable is the Lord ॥ 94 ॥

Annihilator, Creator, Nameless and Desireless is the Lord ॥ 95 ॥

*Bhujang Prayat Chhand*

Creator of all in the four directions; Annihilator of all in the four directions; Giver to all in the four directions; Known to all in the four directions ॥ 96 ॥

Pervading in the four directions; Giver of livelihood in the four directions; Preserver in the four directions; Annihilator in the four directions ॥ 97 ॥



ਚੜ੍ਹ ਚੜ੍ਹ ਪਾਸੇ । ਚੜ੍ਹ ਚੜ੍ਹ ਵਾਸੇ ।  
ਚੜ੍ਹ ਚੜ੍ਹ ਮਾਨਯੈ । ਚੜ੍ਹ ਚੜ੍ਹ ਦਾਨਯੈ ॥੯੮॥

### ਚਾਚਰੀ ਛੰਦ

ਨ ਸੜ੍ਹੈ । ਨ ਮਿੜ੍ਹੈ । ਨ ਭਰਮੰ । ਨ ਭਿੜ੍ਹੈ ॥੯੯॥  
ਨ ਕਰਮੰ । ਨਾ ਕਾਏ । ਅਜਨਮੰ । ਅਜਾਏ ॥੧੦੦॥  
ਨ ਚਿੜ੍ਹੈ । ਨ ਮਿੜ੍ਹੈ । ਪਰੇ ਹੈ । ਪਵਿੜ੍ਹੈ ॥੧੦੧॥  
ਪ੍ਰਿਥੀਸੈ । ਅਦੀਸੈ । ਅਦਿਸੈ । ਅਕ੍ਰਿਸੈ ॥੧੦੨॥

### ਭਗਵਤੀ ਛੰਦ ।

#### ਤ੍ਰਪ੍ਰਸਾਦਿ ਕਥਤੇ ।

ਕਿ ਅਛਿਜ ਦੇਸੈ । ਕਿ ਅਭਿਜ ਭੇਸੈ ।  
ਕਿ ਆਰੰਜਿ ਕਰਮੈ । ਕਿ ਆਡੰਜ ਭਰਮੈ ॥੧੦੩॥  
ਕਿ ਅਭਿਜ ਲੋਕੈ । ਕਿ ਆਦਿਤ ਸੋਕੈ ।  
ਕਿ ਅਵਧੂਤ ਬਰਨੈ । ਕਿ ਬਿਭੂਤ ਕਰਨੈ ॥੧੦੪॥  
ਕਿ ਰਾਜੰਗ ਪ੍ਰਭਾ ਹੈ । ਕਿ ਧਰਮੰ ਧੁਜਾ ਹੈ ।  
ਕਿ ਆਸੋਕ ਬਰਨੈ । ਕਿ ਸਰਬਾ ਅਭਰਨੈ ॥੧੦੫॥  
ਕਿ ਜਗਤੰ ਕਿ੍ਰਤੀ ਹੈ । ਕਿ ਛਤ੍ਰੰ ਛਤ੍ਰੀ ਹੈ ।  
ਕਿ ਬ੍ਰਹਮੰ ਸਰੂਪੈ । ਕਿ ਅਨਭਉ ਅਨੂਪੈ ॥੧੦੬॥  
ਕਿ ਆਦਿ ਅਦੇਵ ਹੈ । ਕਿ ਆਪਿ ਅਭੇਵ ਹੈ ।  
ਕਿ ਚਿਤ੍ਰੰ ਬਿਹੀਨੈ । ਕਿ ਏਕੈ ਅਧੀਨੈ ॥੧੦੭॥  
ਕਿ ਰੋਜੀ ਰਜਾਕੈ । ਰਹੀਮੈ ਰਹਾਕੈ ।  
ਕਿ ਪਾਕ ਬਿਐਬ ਹੈ । ਕਿ ਗੈਬੁਲ ਗੈਬ ਹੈ ॥੧੦੮॥  
ਕਿ ਅਫਵੁਲ ਗੁਨਾਹ ਹੈ । ਕਿ ਸਾਹਾਨ ਸਾਹ ਹੈ ।  
ਕਿ ਕਾਰਨ ਕੁਨਿੰਦ ਹੈ । ਕਿ ਰੋਜੀ ਦਿਹਿੰਦ ਹੈ ॥੧੦੯॥  
ਕਿ ਰਾਜਕ ਰਹੀਮ ਹੈ । ਕਿ ਕਰਮੰ ਕਰੀਮ ਹੈ ।  
ਕਿ ਸਰਬੰ ਕਲੀ ਹੈ । ਕਿ ਸਰਬੰ ਦਲੀ ਹੈ ॥੧੧੦॥  
ਕਿ ਸਰਬਤ੍ਰ ਮਾਨਿਯੈ । ਕਿ ਸਰਬਤ੍ਰ ਦਾਨਿਯੈ ।  
ਕਿ ਸਰਬਤ੍ਰ ਗਉਨੈ । ਕਿ ਸਰਬਤ੍ਰ ਭਉਨੈ ॥੧੧੧॥  
ਕਿ ਸਰਬਤ੍ਰ ਦੇਸੈ । ਕਿ ਸਰਬਤ੍ਰ ਭੇਸੈ ।  
ਕਿ ਸਰਬਤ੍ਰ ਰਾਜੈ । ਕਿ ਸਰਬਤ੍ਰ ਸਾਜੈ ॥੧੧੨॥  
ਕਿ ਸਰਬਤ੍ਰ ਦੀਨੈ । ਕਿ ਸਰਬਤ੍ਰ ਲੀਨੈ ।  
ਕਿ ਸਰਬਤ੍ਰ ਜਾਹੈ । ਕਿ ਸਰਬਤ੍ਰ ਭਾਹੈ ॥੧੧੩॥

Nearest in the four directions; Dwelling everywhere in the four directions; Exalted in the four directions; Giver of gifts in the four directions ॥ 98 ॥

#### *Chachri Chhand*

No foe, No friend, No dubiety and No fear hast Thee ॥ 99 ॥  
Beyond all actions. Without body. Self-existent. Beyond birth ॥ 100 ॥  
Without form. Without friend. Farthest of all. The Pure One ॥ 101 ॥  
Sovereign of the earth. Invisible One. Imperceptible One. Invincible ॥ 102 ॥

#### *Bhagvati Chhand*

##### *Uttered With Thy grace*

Dweller of eternal realm; Wearer of impermeable garb; Not impressed by rituals; Breaker of all delusion ॥ 103 ॥  
Impermeable are Thy realms; Scorcher of the sun; Of colour Immaculate; Deliverer of affluence ॥ 104 ॥  
Glory of kings; Flag of righteousness; Free from sorrow; Grandeur of all ॥ 105 ॥  
Creator of the world art Thou; Knight of knights art Thou; Supreme form Thou possess; Unique awareness art Thou ॥ 106 ॥  
Primal One, Supreme reality; Unknown to all; Without any Form; Subordinate only to Himself ॥ 107 ॥  
Provider of livelihood; Compassionate liberator; Pure, Immaculate is He; Absolute mystery is He ॥ 108 ॥  
Forgiver of sins; Emperor of emperors; Cause of all creation; Provider of livelihood ॥ 109 ॥  
Provider and Compassionate; Gracious Benevolent; Omniscient is He. Annihilator of all is He ॥ 110 ॥  
Venerated everywhere; Giver to all everywhere; Worshipped everywhere; Pervasive everywhere ॥ 111 ॥  
Dwelling in all lands; Wearing all vestures; His sovereignty extending everywhere; Creator of all ॥ 112 ॥  
Giver to everybody; Permeating all; His sovereignty extending everywhere; [His] light illuminating all ॥ 113 ॥

ਕਿ ਸਰਬਤ੍ਰ ਦੇਸੈ । ਕਿ ਸਰਬਤ੍ਰ ਭੇਸੈ ।  
 ਕਿ ਸਰਬਤ੍ਰ ਕਾਲੈ । ਕਿ ਸਰਬਤ੍ਰ ਪਾਲੈ ॥੧੧੪॥  
 ਕਿ ਸਰਬਤ੍ਰ ਹੰਤਾ । ਕਿ ਸਰਬਤ੍ਰ ਰੰਤਾ ।  
 ਕਿ ਸਰਬਤ੍ਰ ਭੇਖੀ । ਕਿ ਸਰਬਤ੍ਰ ਪੇਖੀ ॥੧੧੫॥  
 ਕਿ ਸਰਬਤ੍ਰ ਕਾਜੈ । ਕਿ ਸਰਬਤ੍ਰ ਰਾਜੈ ।  
 ਕਿ ਸਰਬਤ੍ਰ ਸੇਖੈ । ਕਿ ਸਰਬਤ੍ਰ ਪੇਖੈ ॥੧੧੬॥  
 ਕਿ ਸਰਬਤ੍ਰ ਤ੍ਰਾਣੈ । ਕਿ ਸਰਬਤ੍ਰ ਪ੍ਰਾਣੈ ।  
 ਕਿ ਸਰਬਤ੍ਰ ਦੇਸੈ । ਕਿ ਸਰਬਤ੍ਰ ਭੇਸੈ ॥੧੧੭॥  
 ਕਿ ਸਰਬਤ੍ਰ ਮਾਨਿਯੈ । ਸਦੈਵ ਪ੍ਰਮਾਨਿਯੈ ॥੧੧੮॥  
 ਕਿ ਸਰਬਤ੍ਰ ਜਾਪਿਯੈ । ਕਿ ਸਰਬਤ੍ਰ ਥਾਪਿਯੈ ॥੧੧੯॥  
 ਕਿ ਸਰਬਤ੍ਰ ਭਾਨੈ । ਕਿ ਸਰਬਤ੍ਰ ਮਾਨੈ ।  
 ਕਿ ਸਰਬਤ੍ਰ ਇੰਦ੍ਰੈ । ਕਿ ਸਰਬਤ੍ਰ ਚੰਦ੍ਰੈ ॥੧੨੦॥  
 ਕਿ ਸਰਬ ਕਲੀਸੈ । ਕਿ ਪਰਮੰ ਵਹੀਸੈ ।  
 ਕਿ ਆਕਲ ਅਲਾਸੈ । ਕਿ ਸਾਹਿਬ ਕਲਾਸੈ ॥੧੨੦॥  
 ਕਿ ਹੁਸਨਲ ਵਜ੍ਰੁ ਹੈ । ਤਮਾਮੁਲ ਰੁਜ੍ਰੁ ਹੈ ।  
 ਹਮੇਸੁਲ ਸਲਾਮੈ । ਸਲੀਖਤ ਮੁਦਾਮੈ ॥੧੨੧॥  
 ਗਨੀਮੁਲ ਸਿਕਸਤੈ । ਗਰੀਬੁਲ ਪਰਸਤੈ ।  
 ਬਿਲੰਦੁਲ ਮਕਾਨੈ । ਜਮੀਨੁਲ ਜਮਾਨੈ ॥੧੨੨॥  
 ਤਮੀਜੁਲ ਤਮਾਮੈ । ਰੁਜੁਅਲ ਨਿਪਾਨੈ ।  
 ਹਰੀਵੁਲ ਅਜੀਮੈ । ਰਜਾਇਕ ਯਕੀਨੈ ॥੧੨੩॥  
 ਅਨੇਕੁਲ ਤਰੰਗ ਹੈ । ਅਭੇਦ ਹੈ ਅਭੰਗ ਹੈ ।  
 ਅਜੀਜੁਲ ਨਿਵਾਜ ਹੈ । ਗਨੀਮੁਲ ਖਿਰਾਜ ਹੈ ॥੧੨੪॥  
 ਨਿਰੁਕਤ ਸਰੂਪ ਹੈ । ਤ੍ਰਿਮੁਕਤਿ ਬਿਭੁਤਿ ਹੈ ।  
 ਪ੍ਰਭੁਗਤਿ ਪ੍ਰਭਾ ਹੈ । ਸੁਜੁਗਤਿ ਸੁਧਾ ਹੈ । ੧੨੫॥  
 ਸਦੈਵ ਸਰੂਪ ਹੈ । ਅਭੇਦੀ ਅਨੂਪ ਹੈ ।  
 ਸਮੇਸਤੋਪਰਾਜ ਹੈ । ਸਦਾ ਸਰਬ ਸਾਜ ਹੈ ॥੧੨੬॥  
 ਸਮਸਤੁਲ ਸਲਾਮ ਹੈ । ਸਦੈਵਲ ਅਕਾਮ ਹੈ ।  
 ਨ੍ਰਿਬਾਧ ਸਰੂਪ ਹੈ । ਅਗਾਧ ਹੈ ਅਨੂਪ ਹੈ ॥੧੨੭॥  
 ਓਅੰ ਆਦਿ ਰੂਪੇ । ਅਨਾਦਿ ਸਰੂਪੇ ।  
 ਅਨੰਗੀ ਅਨਾਮੇ । ਤ੍ਰਿਭੰਗੀ ਤ੍ਰਿਕਾਮੇ ॥੧੨੮॥  
 ਤ੍ਰਿਬਰਗੰ ਤ੍ਰਿਬਾਧੇ । ਅਗੰਜੇ ਅਗਾਧੇ ।  
 ਸੁਭੰ ਸਰਬ ਭਾਗੇ । ਸੁ ਸਰਬਾਨੁਗਾਰੇ ॥੧੨੯॥

Dweller of all realms; Manifested in all forms; Annihilator of all;  
 Preserver of all ॥ 114 ॥  
 Extinguisher of all, Thou hast access to all places; Manifested in all  
 forms; Visible to Thee are all ॥ 115 ॥  
 All actions are in Him; Adorning all places is He; Annihilator of all is  
 in Him; Nourisher of all is in Him ॥ 116 ॥  
 Refuge of all is He; Life-force is He; Manifested in all lands;  
 Manifested in all garbs is He ॥ 117 ॥  
 Acknowledged by all; Ever Supreme; Ever to be worshipped; Eternally  
 established is the lord ॥ 118 ॥  
 Ever present like the Sun; Ever acknowledged; Ever the supreme god  
 (Indra); Ever the Moon ॥ 119 ॥  
 Speak Thou in all; Highest knowledge art Thou; Spiritual wisdom Thou  
 art; Source of all speech art Thou ॥ 120 ॥  
 Acme of beauty Thou art; Centre Thou art of everybody's attraction;  
 Ever eternal Thou art; Method of Thy creation is ever-lasting ॥ 121 ॥  
 Subduer of the enemies; Protector of the poor; High Thy dwelling-  
 house; Ever present Thou art on earth and sky ॥ 122 ॥  
 Embodiment of perfect sense of discrimination; Richest object of  
 concentration; greatest friend; Sure Provider of food ॥ 123 ॥  
 Infinite as sea-waves; Unknowable, Eternal; Protector of the devotees;  
 Chastiser and subduer of foe is the Lord ॥ 124 ॥  
 Inexpressible form have Thou; Beyond three *gunas* is Thy grandeur;  
 Abundant radiance Thou have; Perfectly immersed in elixir art  
 Thou ॥ 125 ॥  
 Eternal form art Thou; Unknown, Incomparable art Thou; Creator of all  
 art Thou; Ever eternal creator art Thou ॥ 126 ॥  
 Source of protection of all; Ever desireless; unhindered Primal form;  
 Unfathomable, Incomparable ॥ 127 ॥  
 (Oankar), the Primal form; Beginningless Being; Bodiless, Nameless;  
 Destroyer of three realms and fulfiller of desires of all living in all the  
 worlds art Thou ॥ 128 ॥  
 Incompassing three ideals art Thou; Invincible, Unfathomable;  
 Charming are all Thy aspect; Loving to everybody art Thou ॥ 129 ॥

ਤ੍ਰਿਭੁਗਤ ਸਰੂਪ ਹੈ । ਅਛਿਜ ਹੈ ਅਛੂਤ ਹੈ ।  
 ਕਿ ਨਰਕ ਪ੍ਰਣਾਸ ਹੈ । ਪ੍ਰਿਥੀਉਲ ਪ੍ਰਵਾਸ ਹੈ ॥੧੩੦॥  
 ਨਿਰੁਕਤਿ ਪ੍ਰਭਾ ਹੈ । ਸਦੈਵ ਸਦਾ ਹੈ ।  
 ਬਿਭੁਗਤਿ ਸਰੂਪ ਹੈ । ਪ੍ਰਜੁਗਤਿ ਅਨੂਪ ਹੈ ॥੧੩੧॥  
 ਨਿਰੁਕਤਿ ਸਦਾ ਹੈ । ਬਿਭੁਗਤਿ ਪ੍ਰਭਾ ਹੈ ।  
 ਅਨੁਕਤਿ ਸਰੂਪ ਹੈ । ਪ੍ਰਜੁਗਤਿ ਅਨੂਪ ਹੈ ॥੧੩੨॥

### ਚਾਚਰੀ ਛੰਦ

ਅਭੰਗ ਹੈ । ਅਨੰਗ ਹੈ । ਅਭੇਖ ਹੈ । ਅਲੇਖ ਹੈ ॥੧੩੩॥  
 ਅਭਰਮ ਹੈ । ਅਕਰਮ ਹੈ । ਅਨਾਦਿ ਹੈ । ਜੁਗਾਦਿ ਹੈ ॥੧੩੪॥  
 ਅਜੈ ਹੈ । ਅਥੈ ਹੈ । ਅਭੂਤ ਹੈ । ਅਯੂਤ ਹੈ ॥੧੩੫॥  
 ਅਨਾਸ ਹੈ । ਉਦਾਸ ਹੈ । ਅਧੰਪ ਹੈ । ਅਬੰਧ ਹੈ ॥੧੩੬॥  
 ਅਭਗਤ ਹੈ । ਬਿਰਕਤ ਹੈ । ਅਨਾਸ ਹੈ । ਪ੍ਰਕਾਸ ਹੈ ॥੧੩੭॥  
 ਨਿਚਿੰਤ ਹੈ । ਸੁਨਿੰਤ ਹੈ । ਅਨਿੱਖ ਹੈ । ਅਦਿੱਖ ਹੈ ॥੧੩੮॥  
 ਅਲੇਖ ਹੈ । ਅਭੇਖ ਹੈ । ਅਵਾਹ ਹੈ । ਅਗਾਹ ਹੈ ॥੧੩੯॥  
 ਅਸੰਭ ਹੈ । ਅਗੰਭ ਹੈ । ਅਨੀਲ ਹੈ । ਅਨਾਦਿ ਹੈ ॥੧੪੦॥  
 ਅਨਿਤ ਹੈ । ਸੁਨਿਤ ਹੈ । ਅਜਾਤ ਹੈ । ਅਜਾਦਿ ਹੈ ॥੧੪੧॥

### ਚਰਪਟ ਛੰਦ ।

#### ੜ ਪ੍ਰਸਾਦਿ

ਸਰਬੰ ਹੰਤਾ । ਸਰਬੰ ਗੰਤਾ । ਸਰਬੰ ਖਿਆਤਾ । ਸਰਬੰ ਗਿਆਤਾ ॥੧੪੨॥  
 ਸਰਬੰ ਹਰਤਾ । ਸਰਬੰ ਕਰਤਾ । ਸਰਬੰ ਪ੍ਰਾਣੰ । ਸਰਬੰ ਤ੍ਰਾਣੰ ॥੧੪੩॥  
 ਸਰਬੰ ਕਰਮੰ । ਸਰਬੰ ਧਰਮੰ । ਸਰਬੰ ਜੁਗਤਾ । ਸਰਬੰ ਮੁਕਤਾ ॥੧੪੪॥

### ਰਸਾਵਲ ਛੰਦ ।

#### ੜ ਪ੍ਰਸਾਦਿ

ਨਮੋ ਨਰਕ ਨਾਸੇ । ਸਦੈਵ ਪ੍ਰਕਾਸੇ ।  
 ਅਨੰਗੰ ਸਰੂਪੇ । ਅਭੰਗੰ ਬਿਭੂਤੇ ॥੧੪੫॥  
 ਪ੍ਰਮਾਥੰ ਪ੍ਰਮਾਥੇ । ਸਦਾ ਸਰਬ ਸਾਥੇ ।  
 ਅਗਾਧ ਸਰੂਪੇ । ਨਿੰਬਾਧ ਬਿਭੂਤੇ ॥੧੪੬॥

Provider of bliss to all art Thou; Eternal; Transcendent; Destroyer of hell; Permeating in all beings everywhere on earth ॥ 130 ॥  
 Ineffable is Thy glory; Everlasting Eternal; Provide Thou bliss to all; Thou pervade all and Thou art incomparable ॥ 131 ॥  
 Ineffable Eternal art Thou; Thy light pleases all; Inexpressible form have Thou; Thou permeate all, still Thou art Beauteous One ॥ 132 ॥

#### *Chachri Chhand*

Imperishable, Bodiless, Without attire and Inexpressible art Thou ॥ 133 ॥

Beyond delusion, Beyond deeds, Without Beginning and Ever-existing art Thou ॥ 134 ॥

Invincible, Fearless, Not made of elements and Pure One is the Lord ॥ 135 ॥

Indestructible, Unattached, Free of conflict and Free of bondage is the lord ॥ 136 ॥

Worshipper of none, Detached, Indestructible and Light is He ॥ 137 ॥

Without worries, With control on senses, Inexpressible and Invisible is He ॥ 138 ॥

Indescribable, Without attire, Immovable and Unfathomable art Thou ॥ 139 ॥

Impossible to be understood, Inaccessible, Colourless and Beginningless art Thou ॥ 140 ॥

Eternal, Ever Eternal, Unborn and Primal Being is the Lord ॥ 141 ॥

#### *Charpat Chhnad*

##### *With Thy Grace*

Annihilator of all and Pervasive in all art Thou; Known to all and knower of all art Thou ॥ 142 ॥

Destroyer of all; Creator of all; Life-breath of all; Refuge of all ॥ 143 ॥

Encompassing all actions; Encompassing all *dharma*; Related to all; Unattached to all art Thou ॥ 144 ॥

#### *Rasaval Chhand*

##### *With Thy Grace*

Salutation to the Annuler of hell; The perennial Light; The formless Form and Ever-lasting are Thy excellent powers ॥ 145 ॥

Vanquisher of villains; Ever companion of all; Incomprehensible Form; Unchecked Thy excellences ॥ 146 ॥

ਅਨੰਗੀ ਅਨਾਮੇ । ਤ੍ਰਿਭੰਗੀ ਤ੍ਰਿਕਾਮੇ ।  
 ਨ੍ਰਿਭੰਗੀ ਸਰੂਪੇ । ਸਰਬੰਗੀ ਅਰੂਪੇ ॥੧੪੭॥  
 ਨ ਪੋਤ੍ਰੈ ਨ ਪੁਤ੍ਰੈ । ਨਾ ਸਤ੍ਰੈ ਨ ਮਿਤ੍ਰੈ ।  
 ਨ ਤਾਤੈ ਨ ਮਾਤੈ । ਨ ਜਾਤੈ ਨ ਪਾਤੈ ॥੧੪੮॥  
 ਨ੍ਰਿਸਾਕੰ ਸਰੀਕ ਹੈ । ਅਮਿਤੋ ਅਮੀਕ ਹੈ ।  
 ਸਦੈਵੰ ਪ੍ਰਭਾ ਹੈ । ਅਜੈ ਹੈ ਅਜਾ ਹੈ ॥੧੪੯॥

**ਭਗਵਤੀ ਛੰਦ ।**

**ੜੁ ਪ੍ਰਸਾਦਿ ।**

ਕਿ ਜਾਹਰ ਜਹੂਰ ਹੈ । ਕਿ ਹਾਜਰ ਹਜੂਰ ਹੈ ।  
 ਹਮੇਸੁਲ ਸਲਾਮ ਹੈ । ਸਮਸਤੁਲ ਕਲਾਮ ਹੈ ॥੧੫੦॥  
 ਕਿ ਸਾਹਿਬ ਦਿਮਾਗ ਹੈ । ਕਿ ਹੁਸਨੁਲ ਚਰਾਗ ਹੈ ।  
 ਕਿ ਕਾਮਲ ਕਰੀਮ ਹੈ । ਕਿ ਰਾਜਕ ਰਹੀਮ ਹੈ ॥੧੫੧॥  
 ਕਿ ਰੋਜੀ ਦਹਿੰਦ ਹੈ । ਕਿ ਰਾਜਕ ਰਹਿੰਦ ਹੈ ।  
 ਕਰੀਮੁਲ ਕਮਾਲ ਹੈ । ਕਿ ਹੁਸਨੁਲ ਜਮਾਲ ਹੈ ॥੧੫੨॥  
 ਗਨੀਮੁਲ ਖਿਰਾਜ ਹੈ । ਗਰੀਬੁਲ ਨਿਵਾਜ ਹੈ ।  
 ਹਰੀਵੁਲ ਸਿਕੰਨ ਹੈ । ਹਿਰਾਸੁਲ ਫਿਕੰਨ ਹੈ ॥੧੫੩॥  
 ਕਲੰਕੰ ਪ੍ਰਣਾਸ ਹੈ । ਸਮਸਤੁਲ ਨਿਵਾਸ ਹੈ ।  
 ਅਰੰਜੁਲ ਗਨੀਮ ਹੈ । ਰਜਾਇਕ ਰਹੀਮ ਹੈ ॥੧੫੪॥  
 ਸਮਸਤੁਲ ਜੁਬਾ ਹੈ । ਕਿ ਸਾਹਿਬ ਕਿਰਾ ਹੈ ।  
 ਕਿ ਨਰਕੰ ਪ੍ਰਣਾਸ ਹੈ । ਬਹਿਸਤੁਲ ਨਿਵਾਸ ਹੈ ॥੧੫੫॥  
 ਕਿ ਸਰਬੁਲ ਗਵੰਨ ਹੈ । ਹਮੇਸੁਲ ਰਵੰਨ ਹੈ ।  
 ਤਮਾਮੁਲ ਤਮੀਜ ਹੈ । ਸਮਸਤੁਲ ਅਜੀਜ ਹੈ ॥੧੫੬॥  
 ਪਰੰ ਪਰਮ ਈਸ ਹੈ । ਸਮਸਤੁਲ ਅਦੀਸ ਹੈ ।  
 ਅਦੇਸੁਲ ਅਲੇਖ ਹੈ । ਹਮੇਸੁਲ ਅਭੇਖ ਹੈ ॥੧੫੭॥  
 ਜਮੀਨੁਲ ਜਮਾਂ ਹੈ । ਅਮੀਕੁਲ ਇਮਾ ਹੈ ।  
 ਕਰੀਮੁਲ ਕਮਾਲ ਹੈ । ਕਿ ਜੁਰਅਤ ਜਮਾਲ ਹੈ ॥੧੫੮॥  
 ਕਿ ਅਚਲੰ ਪ੍ਰਕਾਸ ਹੈ । ਕਿ ਅਮਿਤੋ ਸੁਬਾਸ ਹੈ ।  
 ਕਿ ਅਜਬ ਸਰੂਪ ਹੈ । ਕਿ ਅਮਿਤੋ ਬਿਭੂਤਿ ਹੈ ॥੧੫੯॥  
 ਕਿ ਅਮਿਤੋ ਪਸਾ ਹੈ । ਕਿ ਆਤਮ ਪ੍ਰਭਾ ਹੈ ।  
 ਕਿ ਅਚਲੰ ਅਨੰਗ ਹੈ । ਕਿ ਅਮਿਤੋ ਅਭੰਗ ਹੈ ॥੧੬੦॥

Bodiless, Nameless; Destroyer and Provider of the three worlds; Eternal Form; Absolute, Incomparable is the Lord ॥ 147 ॥

No sons or grandsons hast Thee; No friends or foes hast Thee; Neither father nor mother hast Thee; Neither caste nor lineage hast Thee ॥ 148 ॥

With no kins and competitors; With immeasurable depth; Ever full of glory; Invincible, Unborn art Thou ॥ 149 ॥

Thy grandeur is obvious; Thou art ever present. Thou art ever worthy of Salutation. Thou art the essence of all speech. ॥ 150 ॥

Possess Thou the sovereign intellect; lamp thou art of beauty. Wonderfully compassionate Thou art; merciful provider Thou art ॥ 151 ॥

Provider of food Thou art; Provider Thou ever remain; Perfectly compassionate Thou art; Excellent beautiful Thou be ॥ 152 ॥

Subduer of enemies; Protector of the poor; Destroyer of the non-believers; Vanquisher of fear Thou art ॥ 153 ॥

Remover of the slur of sins; Dweller of all places; Unvanquished art Thou; Provider of food art Thou ॥ 154 ॥

The Speech of all; Sovereign of all good stars; Annuler of hell; Dweller of paradise art Thou ॥ 155 ॥

Reach Thou one and all; Ever on the move art Thou; Possess Thou the rational faculty; Beloved of all art Thou ॥ 156 ॥

Supreme Ruler art Thou; Invisible to all art Thou; Inexpressible, of no land art Thou; Ever formless art Thou ॥ 157 ॥

On earth and in the skies; Profundity of faith; Wonderfully Munificent; Thy daring power is thy beauty ॥ 158 ॥

Eternal radiance; Inexhaustible fragrance; Wondrous form; Infinite are Thy powers ॥ 159 ॥

Infinite expanse; Spiritual light; Eternal Formless; Infinite Imperishable is the Lord ॥ 160 ॥

ਮਧੁਭਾਰ ਛੰਦ ।

ੜੁ ਪ੍ਰਸਾਦਿ ।

ਮੁਨਿ ਮਨਿ ਪ੍ਰਨਾਮ । ਗੁਨਿ ਗਨ ਮੁਦਾਮ ।  
 ਅਰਿ ਬਰ ਅਰੰਜ । ਨਰ ਬਰ ਅਭੰਜ ॥੧੬੧॥  
 ਅਨ ਗਨ ਪ੍ਰਨਾਮ । ਮੁਨਿ ਮਨਿ ਸਲਾਮ ।  
 ਹਰਿ ਨਰ ਅਖੰਡ । ਬਰ ਨਰ ਅਮੰਡ ॥੧੬੨॥  
 ਅਨੁਭਵ ਅਨਾਸ । ਮੁਨਿ ਮਨਿ ਪ੍ਰਕਾਸ ।  
 ਗੁਨਿ ਗਨ ਪ੍ਰਨਾਮ । ਜਲ ਥਲ ਮੁਦਾਮ ॥੧੬੩॥  
 ਅਨਛਿਜ ਅੰਗ । ਆਸਨ ਅਭੰਗ ।  
 ਉਪਮਾ ਅਪਾਰ । ਗਤਿ ਮਿਤਿ ਉਦਾਰ ॥੧੬੪॥  
 ਜਲ ਥਲ ਅਮੰਡ । ਦਿਸ ਵਿਸ ਅਭੰਡ ।  
 ਜਲ ਥਲ ਮਹੰਤ । ਦਿਸ ਵਿਸ ਬਿਅੰਤ ॥੧੬੫॥  
 ਅਨੁਭਵ ਅਨਾਸ । ਪ੍ਰਿਤ ਧਰ ਧੁਰਾਸ ।  
 ਆਜਾਨ ਬਾਹੁ । ਏਕੈ ਸਦਾਹੁ ॥੧੬੬॥  
 ਓਅੰਕਾਰ ਆਦਿ । ਕਥਨੀ ਅਨਾਦਿ ।  
 ਖਲ ਖੰਡ ਖਿਆਲ । ਗੁਰ ਬਰ ਅਕਾਲ ॥੧੬੭॥  
 ਘਰਿ ਘਰਿ ਪ੍ਰਨਾਮ । ਚਿਤ ਚਰਨ ਨਾਮ ।  
 ਅਨਛਿਜ ਗਾਤ । ਆਜਿਜ ਨ ਬਾਤ ॥੧੬੮॥  
 ਅਨਝੰਬ ਗਾਤ । ਅਨਰੰਜ ਬਾਤ ।  
 ਅਨਟੁਟ ਭੰਡਾਰ । ਅਨਠਟ ਅਪਾਰ ॥੧੬੯॥  
 ਆਡੀਠ ਧਰਮ । ਅਤਿ ਢੀਠ ਕਰਮ ।  
 ਅਣਬਿਣ ਅਨੰਤ । ਦਾਤਾ ਮਹੰਤ ॥੧੭੦॥

ਹਰਿ ਬੋਲਮਨਾ ਛੰਦ ।

ੜੁ ਪ੍ਰਸਾਦਿ ।

ਕਰੁਣਾਲਯ ਹੈ । ਅਰਿ ਘਾਲਯ ਹੈ ।  
 ਖਲ ਖੰਡਨ ਹੈ । ਮਹਿ ਮੰਡਨ ਹੈ ॥੧੭੧॥  
 ਜਗਤੋਸੁਰ ਹੈ । ਪਰਮੇਸੁਰ ਹੈ ।  
 ਕਲਿ ਕਾਰਣ ਹੈ । ਸਰਬ ਉਬਾਰਣ ਹੈ ॥੧੭੨॥  
 ਪ੍ਰਿਤ ਕੇ ਧਰਣ ਹੈ । ਜਗ ਕੇ ਕਰਣ ਹੈ ।  
 ਮਨ ਮਾਨਿਯ ਹੈ । ਜਗ ਜਾਨਿਯ ਹੈ ॥੧੭੩॥

*Madhubhar Chhand*

*With Thy Grace*

The salute of the *munis* art Thou; The salute of the virtuous art Thou; Imperishable Thou art for the mighty foes; Master and Destroyer of all Thou art ॥ 161 ॥

Innumerable pay Thee obeisance; Sages bow to Thee in mind; Imperishable manly Being Thou art; Invincible, Warrior Person ॥ 162 ॥ Imperishable Experience ; Light in the minds of sages; The most virtuous salute Thou; Pervade Thou everywhere on earth, in water ॥ 163 ॥

Imperishable form; Eternal is Thy throne; Infinite is Thy laudation; Immeasurable is Thy expanse ॥ 164 ॥

Glorious on earth, in water; Unimpeachable in all directions and in-between; Greatest on earth, in water; Infinite in all directions and in-between ॥ 165 ॥

Imperishable Experience; Basis Thou art on which stands the earth; Mighty, with long, outstretched arms; The One that alone is ॥ 166 ॥

Oankar, the Primal Being; Origin unknown to all; Annnuller of enemy in an instant; Greatest and beyond time Thou art ॥ 167 ॥

Thy glory resounds in each home; Thy Name is enshrined in each heart; Thou art Ageless, Eternal Being; Dependent not in and respect ॥ 168 ॥

Unattached, Eternal; Beyond all annoyance; Endless bounty; Self-existent, Unfathomable is the Lord ॥ 169 ॥

Invisible art Thy laws; Absolutely fearless Thy actions; Invulnerable, Infinite; The greatest Giver is He ॥ 170 ॥

*Haribolmana Chhand*

*With Thy Grace*

Embodiment of Compassion art Thou; Annnuller of enemies art Thou; Annihilator of foes art Thou; Designer of earth art Thou ॥ 171 ॥

Sovereign of the world; Supreme Reality; Cause of tensions; Protector of all art Thou ॥ 172 ॥

Sustainer Thou art of earth; Cause Thou art of all manifest world; Loved Thou art by all hearts; Worth knowing Thou art for the world ॥ 173 ॥

ਸਰਬੰ ਭਰ ਹੈ । ਸਰਬੰ ਕਰ ਹੈ ।  
 ਸਰਬ ਪਾਸਿਯ ਹੈ । ਸਰਬ ਨਾਸਿਯ ਹੈ ॥੧੭੪॥  
 ਕਰੁਣਾਕਰ ਹੈ । ਬਿਸੁੰਭਰ ਹੈ ।  
 ਸਰਬੇਸੁਰ ਹੈ । ਜਗਤੇਸੁਰ ਹੈ ॥੧੭੫॥  
 ਬ੍ਰਹਮੰਡਸ ਹੈ । ਖਲ ਖੰਡਸ ਹੈ ।  
 ਪਰ ਤੇ ਪਰ ਹੈ । ਕਰੁਣਾਕਰ ਹੈ ॥੧੭੬॥  
 ਅਜਪਾ ਜਪ ਹੈ । ਅਥਪਾ ਥਪ ਹੈ ।  
 ਅਕ੍ਰਿਤਾ ਕ੍ਰਿਤ ਹੈ । ਅਮ੍ਰਿਤਾ ਮ੍ਰਿਤ ਹੈ ॥੧੭੭॥  
 ਅਮ੍ਰਿਤਾ ਮ੍ਰਿਤ ਹੈ । ਕਰੁਣਾ ਕ੍ਰਿਤ ਹੈ ।  
 ਅਕ੍ਰਿਤਾ ਕ੍ਰਿਤ ਹੈ । ਧਰਣੀ ਧ੍ਰਿਤ ਹੈ ॥੧੭੮॥  
 ਅਮ੍ਰਿਤੇਸੁਰ ਹੈ । ਪਰਮੇਸੁਰ ਹੈ ।  
 ਅਕ੍ਰਿਤਾ ਕ੍ਰਿਤ ਹੈ । ਅਮ੍ਰਿਤਾ ਮ੍ਰਿਤ ਹੈ ॥੧੭੯॥  
 ਅਜਬਾ ਕ੍ਰਿਤ ਹੈ । ਅਮ੍ਰਿਤਾ ਮ੍ਰਿਤ ਹੈ ॥  
 ਨਰ ਨਾਇਕ ਹੈ । ਖਲ ਘਾਇਕ ਹੈ ॥੧੮੦॥  
 ਬਿਸੁੰਭਰ ਹੈ । ਕਰੁਣਾਲਯ ਹੈ ।  
 ਨ੍ਰਿਪ ਨਾਇਕ ਹੈ । ਸਰਬ ਪਾਇਕ ਹੈ ॥੧੮੧॥  
 ਭਵ ਭੰਜਨ ਹੈ । ਅਰਿ ਰੰਜਨ ਹੈ ।  
 ਰਿਪੁ ਤਾਪਨ ਹੈ । ਜਪੁ ਜਾਪਨ ਹੈ ॥੧੮੨॥  
 ਅਕਲੰ ਕ੍ਰਿਤ ਹੈ । ਸਰਬਾ ਕ੍ਰਿਤ ਹੈ ।  
 ਕਰਤਾ ਕਰ ਹੈ । ਹਰਤਾ ਹਰਿ ਹੈ ॥੧੮੩॥  
 ਪਰਮਾਤਮ ਹੈ । ਸਰਬਾਤਮ ਹੈ ।  
 ਆਤਮ ਬਸ ਹੈ । ਜਸ ਕੇ ਜਸ ਹੈ ॥੧੮੪॥

### ਭੁਜੰਗ ਪ੍ਰਯਾਤ ਛੰਦ

ਨਮੋ ਸੂਰਜ ਸੂਰਜੇ । ਨਮੋ ਚੰਦ੍ਰ ਚੰਦ੍ਰੇ ।  
 ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ ।  
 ਨਮੋ ਅੰਧਕਾਰੇ । ਨਮੋ ਤੇਜ ਤੇਜੇ ।  
 ਨਮੋ ਬ੍ਰਿੰਦ ਬ੍ਰਿੰਦੇ । ਨਮੋ ਬੀਜ ਬੀਜੇ ॥੧੮੫॥  
 ਨਮੋ ਰਾਜਸੰ ਤਾਮਸੰ ਸਾਂਤਿ ਰੂਪੇ ।  
 ਨਮੋ ਪਰਮ ਤਤੰ ਅਤਤੰ ਸਰੂਪੇ ।  
 ਨਮੋ ਜੋਗ ਜੋਗੇ । ਨਮੋ ਗਿਆਨ ਗਿਆਨੇ ।  
 ਨਮੋ ਮੰਤ੍ਰ ਮੰਤ੍ਰੇ । ਨਮੋ ਧਿਆਨ ਧਿਆਨੇ ॥੧੮੬॥

Nourisher of all; Creator of all; All-pervasive; Destroyer of all is the Lord ॥ 174 ॥  
 Embodiment of compassion; Nourisher of entire world; Master of all; Master of the world is he ॥ 175 ॥  
 Life of the universe; Annuller of the wicked; Farther than the farthest; Embodiment of compassion is He ॥ 176 ॥  
 Thou cannot be contained in a chant; Thou cannot be put as an idol; Thou art beyond creation; Thou art the Elixir of elixirs ॥ 177 ॥  
 Elixir of elixirs; Embodiment of compassion; Creation unforgeable; Sustenance of earth art Thou ॥ 178 ॥  
 Supreme elixir art Thou; Sovereign art Thou; Creation unforgeable; Elixir of elixirs art Thou ॥ 179 ॥  
 Creation wonderful art Thou; Elixir of elixirs art Thou; Hero of humanity Thou art; Annihilator of the wicked Thou art ॥ 180 ॥  
 Nourisher of humanity; Abode of Compassion; Supreme King of kings; Maintainer of all art Thou ॥ 181 ॥  
 Annuller of rebirth; Annihilator of foes; A Chastiser of enemies; Worthy to be recited through chants Thou art ॥ 182 ॥  
 Immaculate art Thou; Creator of all art Thou; Creator of creators; Destroyer of destroyers art Thou ॥ 183 ॥  
 Supreme Soul Thou art; Soul of all Thou art; Subordinate only to Thy own Will; Unique One Thou art ॥ 184 ॥  
*Bhujang Prayat Chhand*  
 Salutation to the Sun of suns; Salutation to the Moon of moons; Salutation to the Ruler of rulers; Salutation to God of gods; Salutation to the One Darkness-incarnate; Salutation to the Light of lights; Salutation to the largest Form; Salutation to the Seed of seeds ॥ 185 ॥  
 Salutation to the Form encompassing the three *gunas*; Salutation to the Perfect Essence- Form not made of material elements; Salutation to the Yoga of yogies and the knowledge of the Knowledge; Salutation to the *Mantra* of *mantras*, and Contemplation most deep ॥ 186 ॥

ਨਮੋ ਜੁਧ ਜੁਧੇ । ਨਮੋ ਗਿਆਨ ਗਿਆਨੇ ।  
 ਨਮੋ ਭੋਜ ਭੋਜੇ । ਨਮੋ ਪਾਨ ਪਾਨੇ ।  
 ਨਮੋ ਕਲਹ ਕਰਤਾ । ਨਮੋ ਸਾਂਤਿ ਰੂਪੇ ।  
 ਨਮੋ ਇੰਦ੍ਰ ਇੰਦ੍ਰੇ । ਅਨਾਦਿ ਬਿਭੂਤੇ ॥੧੮੭॥  
 ਕਲੰਕਾਰ ਰੂਪੇ । ਅਲੰਕਾਰ ਅਲੰਕੇ ।  
 ਨਮੋ ਆਸ ਆਸੇ । ਨਮੋ ਬਾਂਕ ਬੰਕੇ ।  
 ਅਭੰਗੀ ਸਰੂਪੇ । ਅਨੰਗੀ ਅਨਾਮੇ ।  
 ਤ੍ਰਿਭੰਗੀ ਤ੍ਰਿਕਾਲੇ । ਅਨੰਗੀ ਅਕਾਮੇ ॥੧੮੮॥

### ਏਕ ਅਛਰੀ ਛੰਦ

ਅਜੈ । ਅਲੈ । ਅਭੈ । ਅਥੈ ॥੧੮੯॥  
 ਅਭੂ । ਅਜੂ । ਅਨਾਸ । ਅਕਾਸ ॥੧੯੦॥  
 ਅਗੰਜ । ਅਭੰਜ । ਅਲਖ । ਅਭਖ ॥ ੧੯੧॥  
 ਅਕਾਲ । ਦਿਆਲ । ਅਲੇਖ । ਅਭੇਖ ॥੧੯੨॥  
 ਅਨਾਮ । ਅਕਾਮ । ਅਗਾਹ । ਅਛਾਹ ॥੧੯੩॥  
 ਅਨਾਥੇ । ਪ੍ਰਮਾਥੇ । ਅਜੋਨੀ । ਅਮੋਨੀ ॥ ੧੯੪॥  
 ਨ ਰਾਗੇ । ਨ ਰੰਗੇ । ਨ ਰੂਪੇ । ਨ ਰੇਖੇ ॥੧੯੫॥  
 ਅਕਰਮੰ । ਅਭਰਮੰ । ਅਗੰਜੇ । ਅਲੇਖੇ ॥ ੧੯੬॥

### ਭੁਜੰਗ ਪ੍ਰਯਾਤ ਛੰਦ

ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ।  
 ਅਰੰਜੁਲ ਅਨਾਮੇ ਸਮਸਤੁਲ ਨਿਵਾਸੇ ।  
 ਨਿਰਕਾਮੰ ਬਿਭੂਤੇ ਸਮਸਤੁਲ ਸਰੂਪੇ ।  
 ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੈ ॥੧੯੭॥  
 ਸਦਾ ਸਚਿਦਾਨੰਦ ਸਤ੍ਰ ਪ੍ਰਣਾਸੀ ।  
 ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ।  
 ਅਜਾਇਬ ਬਿਭੂਤੇ ਗਜਾਇਬ ਗਨੀਮੇ ।  
 ਹਰੀਅੰ ਕਰੀਅੰ ਕਰੀਮੁਲ ਰਹੀਮੇ ॥੧੯੮॥  
 ਚਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ ।  
 ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ।  
 ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ।  
 ਸਦਾ ਅੰਗ ਸੰਗੇ ਅਭੰਗੀ ਬਿਭੂਤੇ ॥੧੯੯॥

Salutation to the Warrior of warriors; Salutation to the Knowledge par excellence; Salutation to the Food of foods; Salutation to the Drink of drinks; Salutation to the Cause of all conflict; Salutation to the Embodiment of peace; Salutation to God of gods; Salutation to the beginningless Power ॥ 187 ॥

Immaculate Form, Jewel among jewels; Salutation to Hope of the hope, to Beauty of beauties; Indestructible Form, without body and name; Destroyer of three worlds, pervasive in three times, the Bodiless and Desireless ॥ 188 ॥

### Ek Achhari Chhand

Invincible. Imperishable. Fearless. Immutable art Thou ॥ 189 ॥

Unborn. Immeasurable. Indestructible. All-pervasive art Thou ॥ 190 ॥

Invincible. Indestructible. Imperceptible. Unconsumed is the Lord ॥ 191 ॥

Timeless. Merciful. Ineffable. Formless is He ॥ 192 ॥

Nameless. Desireless. Unfathomable. Indestructible is He ॥ 193 ॥

Not subordinate (Sovereign). Annuler. Not subject to birth. Not Silent is the Lord ॥ 194 ॥

Without attachment. Without colour. Without Form. Without features is He ॥ 195 ॥

Beyond actions. Beyond delusion. Beyond conquest. Beyond description is He ॥ 196 ॥

### Bhujang Prayat Chhand

Salutation to One deserving obeisance of all, Destroyer of all; Indestructible, Nameless, All-pervasive, Treasure of desirelessness, encompassing all Forms; Destroyer of wickedness, Foster of goodness ॥ 197 ॥

Forever Truth, Consciousness, Bliss, Vanquisher of enemies; Bestower, Creator, All-pervasive; Wondrous Treasure, Cause of fury against foes; Destroyer, Creator, Benevolent among benevolents art Thou ॥ 198 ॥

Pervading the four directions, Enjoyer in the four directions; Self-created, Beauteous, Eternal and attached to all; Destroyer of the pain of birth and death, Embodiment of Compassion; Ever on man's side, Unending are His gifts ॥ 199 ॥